



ਮਾਡਿਊਲਰ ਸੋਸ਼ਲ ਹਾਊਸਿੰਗ ਪ੍ਰੋਜੈਕਟ ਇਕ ਅਸਥਾਈ ਸਮਾਜਿਕ ਰਿਹਾਇਸ਼ੀ ਪ੍ਰੋਜੈਕਟ ਹੈ ਜੋ ਸਰਕਾਰ ਦੁਆਰਾ ਸਮਰਥਤ ਖਾਸ ਉਦੇਸ਼ ਲਈ ਵੱਖ-ਵੱਖ ਫੰਡ ਪ੍ਰਦਾਨ ਕਰਨ ਵਾਲਿਆਂ, ਨਿੱਜੀ ਕੰਪਨੀਆਂ ਅਤੇ ਗੈਰ-ਸਰਕਾਰੀ ਸੰਸਥਾਵਾਂ / ਸਮਾਜਿਕ ਉਦਯੋਗਾਂ ਦੇ ਸਾਂਝੇ ਯਤਨਾਂ ਨਾਲ ਹਾਂਗ ਕਾਂਗ ਕੌਂਸਲ ਆਫ ਸੋਸ਼ਲ ਸਰਵਿਸ ਦੁਆਰਾ ਸ਼ੁਰੂ ਕੀਤਾ ਗਿਆ ਹੈ। ਪ੍ਰੋਜੈਕਟ ਵਿਹਲੀ ਜ਼ਮੀਨ ਜੋ ਉਪਲਬਧ ਹੈ ਵਿਚ ਥੋੜ੍ਹੇ ਸਮੇਂ ਦੀ ਵਰਤੋਂ ਲਈ ਅਸਥਾਈ ਸਮਾਜਿਕ ਰਿਹਾਇਸ਼ ਬਣਾਉਣ ਲਈ ਮਾਡਿਊਲਰ ਏਕੀਕ੍ਰਿਤ ਉਸਾਰੀ ਨੂੰ ਅਪਣਾਉਂਦਾ ਹੈ। ਸਾਡਾ ਉਦੇਸ਼ ਅਸਥਾਈ ਰਿਹਾਇਸ਼ ਅਤੇ ਸਹਾਇਤਾ ਸੇਵਾਵਾਂ ਦੀ ਵਿਵਸਥਾ ਦੇ ਜ਼ਰੀਏ, ਉਨ੍ਹਾਂ ਲੋਕਾਂ ਦੇ ਜੀਵਨ-ਪੱਧਰ ਨੂੰ ਬਿਹਤਰ ਬਣਾਉਣ ਹੈ ਜੋ ਜਨਤਕ ਕਿਰਾਏ ਦੀ ਰਿਹਾਇਸ਼ ਲਈ ਘੱਟੋ ਘੱਟ 3 ਸਾਲ ਤੋਂ ਉਡੀਕ ਕਰ ਰਹੇ ਹਨ ਅਤੇ ਕਿਰਾਏ ਵਾਲਿਆਂ ਅਣਉਚਿਤ ਉਪ-ਵਿਭਾਜਿਤ ਇਕਾਈਆਂ ਵਿਚ ਰਹਿੰਦੇ ਹਨ। ਕਿਰਾਏਦਾਰ ਦੀ ਸਮਾਜਿਕ ਬੁਨਿਆਦ ਨੂੰ ਬਿਹਤਰ ਬਣਾਉਣ ਅਤੇ ਕਮਿਊਨਿਟੀ ਵਿਚ ਸੁਤੰਤਰ ਤੌਰ 'ਤੇ ਰਹਿਣ ਲਈ ਉਨ੍ਹਾਂ ਦੀ ਸਮਰੱਥਾ ਨੂੰ ਵਿਕਸਤ ਕਰਨ ਲਈ, ਕੌਂਸਲ ਗੈਰ-ਸਰਕਾਰੀ ਸੰਸਥਾਵਾਂ / ਸਮਾਜਿਕ ਉਦਯੋਗਾਂ ਨੂੰ ਵੀ ਭਰਤੀ ਕਰਦੀ ਹੈ, ਜੋ ਕਮਿਊਨਿਟੀ ਨੈਟਵਰਕ ਦਾ ਪ੍ਰਬੰਧਨ ਕਰਨ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਮੀਨੀ ਪੱਧਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਇਸਦੇ ਮੁੱਖ ਉਦੇਸ਼ ਹਨ:

- ਉਹਨਾਂ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਕਿਫਾਇਤੀ ਅਤੇ ਅਸਥਾਈ ਸਮਾਜਿਕ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨੀਆਂ ਜੋ ਜਨਤਕ ਕਿਰਾਏ ਦੀ ਰਿਹਾਇਸ਼ ਲਈ ਕਤਾਰ ਵਿਚ ਹਨ ਅਤੇ / ਜਾਂ ਵਰਤਮਾਨ ਵਿਚ ਨਿਰਾਸ਼ਾਜਨਕ ਅਤੇ ਅਯੋਗ ਰਿਹਾਇਸ਼ੀ ਹਾਲਤਾਂ ਵਿਚ ਰਹਿੰਦੇ ਹਨ ਤਾਂ ਜੋ ਉਨ੍ਹਾਂ ਦੇ ਰਹਿਣ-ਸਹਿਣ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾ ਸਕੇ।

- ਕਿਰਾਏਦਾਰਾਂ ਦੀ ਸਮਰੱਥਾ ਨੂੰ ਵਧਾਉਣ ਲਈ ਉਹਨਾਂ ਦੇ ਭਾਈਚਾਰੇ ਦੇ ਸਮਰਥਨ ਨੂੰ ਮਜ਼ਬੂਤ ਕਰਕੇ, ਅਤੇ ਉਹਨਾਂ ਨੂੰ ਭਾਈਚਾਰੇ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ।
- ਵਿਹਲੀ ਜ਼ਮੀਨ ਵਿਚ ਅਸਥਾਈ ਸਮਾਜਿਕ ਰਿਹਾਇਸ਼ ਬਣਾਉਣ ਲਈ ਮਾਡਿਊਲਰ ਏਕੀਕ੍ਰਿਤ ਉਸਾਰੀ ਨੂੰ ਅਪਣਾਉਣਾ, ਜੋ ਕਿ ਸਭ ਤੋਂ ਕੁਸ਼ਲ, ਆਰਥਿਕ ਅਤੇ ਵਾਤਾਵਰਣ ਪੱਖੀ ਢੰਗ ਹੈ।

ਮਿੱਥੇ ਲਾਭ ਪ੍ਰਾਪਤਕਰਤਾ

ਵਿਅਕਤੀ ਜਾਂ ਪਰਿਵਾਰ ਜੋ ਹੇਠਾਂ ਦਿੱਤੇ ਮਾਪਦੰਡ ਨੂੰ ਪੂਰਾ ਕਰਦੇ ਹਨ, ਅਰਜ਼ੀ ਦੇਣ ਦੇ ਯੋਗ ਹਨ:

1. ਉਪ-ਵਿਭਾਜਿਤ ਇਕਾਈਆਂ ਵਿਚ ਰਹਿਣਾ ਅਤੇ 3 ਸਾਲ ਤੋਂ ਘੱਟ ਸਮੇਂ ਲਈ ਪਬਲਿਕ ਰੈਂਟਲ ਹਾਊਸਿੰਗ (PRH) ਦੀ ਕਤਾਰ ਵਿਚ ਹੋਣ; ਜਾਂ
2. ਘਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ; ਅਤੇ
3. ਪੂਰੇ ਸਮੇਂ ਦੀ ਨੌਕਰੀ ਕਰਦੇ ਹੋਣ ਜਾਂ ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ (CSSA) ਲਈ ਬਿਨੈ ਕਰਦੇ ਹੋਣ;
4. ਸੇਵਾ ਸੰਚਾਲਕਾਂ ਦੁਆਰਾ ਰੱਖੀਆਂ ਗਈਆਂ ਹੋਰ ਵਿਸ਼ੇਸ਼ ਸ਼ਰਤਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ।

ਕਿਰਾਇਆ

ਕਿਰਾਏ ਦਾ ਲੈਵਲ ਵਿਆਪਕ ਸਮਾਜਿਕ ਸੁਰੱਖਿਆ ਸਹਾਇਤਾ ਯੋਜਨਾ ਦੇ ਤਹਿਤ ਕਿਰਾਏ ਭੱਤੇ ਦਾ ਵੱਧ ਤੋਂ ਵੱਧ ਲੈਵਲ ਜਾਂ ਕੁਲ ਘਰੇਲੂ ਆਮਦਨ ਦਾ 25% ਜੋ ਵੀ ਘੱਟ ਹੋਵੇ, 'ਤੇ ਨਿਰਧਾਰਤ ਕੀਤਾ ਜਾਂਦਾ ਹੈ।

ਸਾਡੇ ਨਾਲ ਸੰਪਰਕ ਕਰੋ

ਪਤਾ: Room 505, 5/F., Harcourt House, 39 Gloucester Rd., Wan Chai, Hong

Kong

ਵੈਬਸਾਈਟ: <http://communityhousing.org.hk>

ਈ-ਮੇਲ: housing@hkcss.org.hk

ਪੁੱਛਗਿੱਛ: 3596 7128

ਘੱਟ ਗਿਣਤੀਆਂ ਲਈ ਸਹਾਇਤਾ ਸੇਵਾ ਕੇਂਦਰ

https://www.had.gov.hk/rru/english/programmes/programmes_comm_sscem.html

ਹਾਂਗ ਕਾਂਗ ਕ੍ਰਿਸਚੀਅਨ ਸਰਵਿਸ-CHEER ਦੁਆਰਾ ਪ੍ਰਦਾਨ ਕੀਤੀ ਮੁਫਤ ਟੈਲੀਫੋਨ ਵਿਆਖਿਆ

ਸੇਵਾ:

ਜੇ ਤੁਹਾਨੂੰ ਵਿਆਖਿਆ ਸੇਵਾ ਲਈ ਕਿਸੇ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਹੇਠ ਦਿੱਤੀਆਂ

ਹੋਟਲਾਈਨਾਂ 'ਤੇ ਸੰਪਰਕ ਕਰੋ ਅਤੇ CHEER ਦੀ ਸੇਵਾ ਪਛਾਣ ਲਈ ਇਹ ਦੱਸੋ ਕਿ ਤੁਹਾਡੀ ਪੁੱਛਗਿੱਛ

"ਸੋਸ਼ਲ ਹਾਊਸਿੰਗ / ਮਾਡਿਊਲਰ ਸੋਸ਼ਲ ਹਾਊਸਿੰਗ" ਨਾਲ ਸਬੰਧਤ ਹੈ। ਧੰਨਵਾਦ।

ਭਾਸ਼ਾ	ਹੋਟਲਾਈਨਾਂ ਨੰਬਰ
Bahasa Indonesia	3755 6811
Hindi ਹਿੰਦੀ	3755 6877

Nepali नेपाली	3755 6822
Urdu اردو	3755 6833
Punjabi ਪੰਜਾਬੀ	3755 6844
Tagalog	3755 6855
Thai ไทย	3755 6866
Vietnamese Tiếng Việt	3755 6888